



ਪਿਆਰੇ Lakeridge Health ਮਰੀਜ਼/ਪਰਿਵਾਰਕ ਮੈਂਬਰ,

ਅਸੀਂ ਤੁਹਾਨੂੰ ਬਿਹਤਰ ਸੇਵਾ ਦੇਣ ਲਈ ਇੱਕ ਵੱਡੀ ਤਬਦੀਲੀ ਕਰ ਰਹੇ ਹਾਂ।

3 ਦਸੰਬਰ, 2021 ਨੂੰ, Lakeridge Health, Central East Ontario ਵਿੱਚ ਛੇ ਭਾਈਵਾਲ ਹਸਪਤਾਲ ਸੰਗਠਨਾਂ ਦੇ ਨਾਲ ਮਿਲ ਕੇ, Epic - ਇੱਕ ਆਧੁਨਿਕ ਕੰਪਿਊਟਰ-ਆਧਾਰਿਤ ਪ੍ਰਣਾਲੀ ਪੇਸ਼ ਕਰੇਗਾ ਜੋ ਹਰੇਕ ਮਰੀਜ਼ ਲਈ ਇੱਕ ਸਿੰਗਲ, ਡਿਜੀਟਲ ਸਿਹਤ ਰਿਕਾਰਡ ਪ੍ਰਦਾਨ ਕਰੇਗੀ।

ਇਸ ਨਵੀਂ, ਸਾਂਝੀ ਪ੍ਰਣਾਲੀ ਦੀ ਸ਼ੁਰੂਆਤ ਸਾਡੇ ਇਤਿਹਾਸ ਵਿੱਚ ਇੱਕ ਪ੍ਰਮੁੱਖ ਮੀਲ ਪੱਥਰ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ Lakeridge Health ਵਿਖੇ, Durham Region ਵਿੱਚ ਅਤੇ Central East Region ਵਿੱਚ ਸਾਡੇ ਦੁਆਰਾ ਦੇਖਭਾਲ ਪ੍ਰਦਾਨ ਕਰਨ ਦੇ ਤਰੀਕੇ ਵਿੱਚ ਬਹੁਤ ਸੁਧਾਰ ਕਰੇਗੀ। Epic ਦੇ ਬਹੁਤ ਸਾਰੇ ਲਾਭਾਂ ਵਿੱਚ ਸ਼ਾਮਲ ਹਨ:

- ਜਾਂਚ ਦੇ ਨਤੀਜਿਆਂ, ਦਵਾਈਆਂ ਬਾਰੇ ਜਾਣਕਾਰੀ, ਅਤੇ ਹੋਰ ਜ਼ਰੂਰੀ ਸਿਹਤ ਜਾਣਕਾਰੀ ਸਮੇਤ ਕਲੀਨਿਕਲ ਫੈਸਲੇ ਲੈਣ ਵਿੱਚ ਦੇਖਭਾਲ ਟੀਮ ਦਾ ਸਮਰਥਨ ਕਰਨ ਲਈ ਜਾਣਕਾਰੀ ਤੱਕ ਸਮੇਂ ਸਿਰ ਪਹੁੰਚ।
- ਮਰੀਜ਼ ਦੇ ਬਿਸਤਰੇ 'ਤੇ ਬਾਰਕੋਡ ਪਛਾਣ ਪ੍ਰਮਾਣਿਕਤਾ ਸਮੇਤ ਮਰੀਜ਼ ਦੀ ਸੁਰੱਖਿਆ ਸੰਬੰਧੀ ਵਿਸ਼ੇਸ਼ਤਾਵਾਂ ਵਿੱਚ ਸੁਧਾਰ।
- ਘੱਟ ਡੁਪਲੀਕੇਸ਼ਨ ਅਤੇ ਵਧੇਰੇ ਕੁਸ਼ਲ ਪ੍ਰਕਿਰਿਆਵਾਂ, ਜੋ ਕਿ ਇੱਕ ਵਧੇਰੇ ਟਿਕਾਊ ਸਿਹਤ ਪ੍ਰਣਾਲੀ ਵਿੱਚ ਯੋਗਦਾਨ ਪਾਉਂਦੀਆਂ ਹਨ।

ਇਸ ਤੋਂ ਇਲਾਵਾ, Epic ਦੀ ਸ਼ੁਰੂਆਤ ਵਿੱਚ ਇੱਕ ਨਵਾਂ **MyChart Central East Ontario** ਮਰੀਜ਼ ਪੋਰਟਲ ਸ਼ਾਮਲ ਹੋਵੇਗਾ ਜਿੱਥੇ ਤੁਸੀਂ ਆਪਣੇ ਮੈਡੀਕਲ ਰਿਕਾਰਡਾਂ ਅਤੇ ਨਿੱਜੀ ਸਿਹਤ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹੋ। ਇਸ ਬਾਰੇ ਹੋਰ ਜਾਣਨ ਲਈ ਕਿ 3 ਦਸੰਬਰ ਤੋਂ ਸ਼ੁਰੂ ਕਰਦੇ ਹੋਏ ਤੁਸੀਂ **MyChart Central East Ontario** ਲਈ ਰਜਿਸਟਰ ਕਿਵੇਂ ਕਰ ਸਕਦੇ ਹੋ। lakeridgehealth.on.ca/mychart 'ਤੇ ਜਾਓ।

ਜਿਸ ਦੌਰਾਨ ਅਸੀਂ ਤੁਹਾਡੀ ਦੇਖਭਾਲ ਪ੍ਰਦਾਨ ਕਰਨ ਦੇ ਇਸ ਤੇਜ਼, ਸੁਰੱਖਿਅਤ, ਅਤੇ ਬਿਹਤਰ ਤਰੀਕੇ ਵਿੱਚ ਤਬਦੀਲੀ ਹਾਂ, ਤੁਸੀਂ ਸ਼ਾਇਦ ਦੇਖੋ ਕਿ ਉਡੀਕ ਸਮਾਂ ਆਮ ਨਾਲੋਂ ਵੱਧ ਹੈ ਅਤੇ ਕੁਝ ਪ੍ਰਕਿਰਿਆਵਾਂ ਨੂੰ ਵੱਖਰੇ ਢੰਗ ਨਾਲ ਕੀਤਾ ਜਾਂਦਾ ਹੈ।

ਅਸੀਂ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ ਕਿ ਸੇਵਾ ਵਿੱਚ ਕਿਸੇ ਵੀ ਰੁਕਾਵਟ ਨੂੰ ਘੱਟ ਤੋਂ ਘੱਟ ਰੱਖਿਆ ਜਾਵੇ ਅਤੇ ਅਸੀਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਇਸ ਤਬਦੀਲੀ ਦੌਰਾਨ ਆਪਣੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਸਭ ਤੋਂ ਵਧੀਆ ਸੰਭਵ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਜਿਸ ਦੌਰਾਨ ਸਾਡੀ ਟੀਮ ਤੁਹਾਨੂੰ ਬਿਹਤਰ ਸੇਵਾ ਦੇਣ ਲਈ ਅਤੇ ਤੁਹਾਡੀਆਂ ਸਿਹਤ-ਸੰਭਾਲ ਲੋੜਾਂ ਨੂੰ ਪੂਰਾ ਕਰਨ ਲਈ ਇਸ ਨਵੀਂ ਪ੍ਰਣਾਲੀ ਨਾਲ ਕੰਮ ਕਰਦੀ ਹੈ, ਅਸੀਂ ਤੁਹਾਡੇ ਧੀਰਜ ਅਤੇ ਸਮਝ ਦੀ ਕਦਰ ਕਰਦੇ ਹਾਂ।

ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਆਪਣੀ ਸਿਹਤ-ਸੰਭਾਲ ਟੀਮ ਦੇ ਕਿਸੇ ਮੈਂਬਰ ਨਾਲ ਗੱਲ ਕਰੋ।